

21 ਨਵੰਬਰ, 2018

ਬ੍ਰੈਂਪਟਨ ਟ੍ਰਾਂਜ਼ਿਟ ਨੂੰ ਸਰਵਿਸ ਐਕਸੀਲੈਂਸ ਅਵਾਰਡ ਮਿਲਿਆ

ਬ੍ਰੈਂਪਟਨ, ਓਨਟਾਰੀਓ – ਅੱਜ, ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਨੂੰ ਟੋਰੋਂਟੋ (Toronto) ਵਿੱਚ ਕੈਨੇਡੀਅਨ ਅਰਬਨ ਟ੍ਰਾਂਜ਼ਿਟ ਐਸੋਸੀਏਸ਼ਨ (Canadian Urban Transit Association) ਸੀ.ਯੂ.ਟੀ.ਏ. (CUTA) ਦੀ ਸਾਲਾਨਾ ਕਾਨਫਰੰਸ ਵਿੱਚ ਸਰਵਿਸ ਐਕਸੀਲੈਂਸ (Service Excellence) ਅਵਾਰਡ ਮਿਲਿਆ।

ਸੀ.ਯੂ.ਟੀ.ਏ. (CUTA) ਆਪਣੀ ਸਾਲਾਨਾ ਕਾਨਫਰੰਸ ਵਿੱਚ ਪੂਰੇ ਕੈਨੇਡਾ ਵਿੱਚੋਂ ਅਰਬਨ ਪਲਾਨਰ ਅਤੇ ਟ੍ਰਾਂਜ਼ਿਟ ਪੇਸ਼ਾਵਰਾਂ ਦੀ ਮੇਜ਼ਬਾਨੀ ਕਰਦੀ ਹੈ, ਅਤੇ ਇਨੋਵੇਸ਼ਨ (Innovation) ਅਤੇ ਐਨਵਾਇਰਨਮੈਂਟ (Environment) ਜਿਹੀਆਂ ਸ਼੍ਰੇਣੀਆਂ ਵਿੱਚ ਕਾਰਪੋਰੇਟ ਅਵਾਰਡ ਦਿੰਦੀ ਹੈ। ਸਰਵਿਸ ਐਕਸੀਲੈਂਸ ਅਵਾਰਡ ਬ੍ਰੈਂਪਟਨ ਟ੍ਰਾਂਜ਼ਿਟ ਦੀ ਜੂਮ ਬੱਸ ਰੈਪਿਡ ਟ੍ਰਾਂਜ਼ਿਟ (Züm Bus Rapid Transit) ਸੇਵਾ (ਬੀ.ਆਰ.ਟੀ.) ਦੀ ਬੇਜੇੜ ਸਫਲਤਾ ਅਤੇ ਰਾਈਡਰਸ਼ਿਪ ਵਿੱਚ ਬੇਮਿਸਾਲ ਵਾਧੇ ਨੂੰ ਮਾਨਤਾ ਦੇਣ ਲਈ ਇਸ ਸਾਲ ਖਾਸ ਕਰਕੇ ਤਿਆਰ ਕੀਤਾ ਗਿਆ ਸੀ।

ਬ੍ਰੈਂਪਟਨ ਟ੍ਰਾਂਜ਼ਿਟ ਦੀ ਬੀ.ਆਰ.ਟੀ. (BRT) ਸੇਵਾ, ਜਿਸਨੂੰ “ਜੂਮ” ਕਿਹਾ ਜਾਂਦਾ ਹੈ, ਨਿਵਾਸੀਆਂ ਨੂੰ ਪੂਰੀ ਤਰ੍ਹਾਂ ਇੱਕ ਕੁਸ਼ਲ, ਵੱਧ ਵਾਰਵਾਰਤਾ ਵਾਲੀ, ਅਰਾਮਦੇਹ ਸੇਵਾ ਮੁਹੱਈਆ ਕਰਨ ਲਈ ਤਿਆਰ ਕੀਤੀ ਗਈ ਸੀ। ਜੂਮ ਦੀ ਸ਼ੁਰੂਆਤ ਪਤਝੜ 2010 ਵਿੱਚ ਕੀਤੀ ਗਈ ਸੀ ਅਤੇ ਹੁਣ ਇਸਦੇ ਪੰਜ ਰੂਟ ਹਨ, ਜੋ ਸਥਾਨਕ ਅਤੇ ਖੇਤਰੀ ਕਨੈਕਸ਼ਨ ਬਣਾਉਂਦੇ ਹੋਏ, ਪੂਰੀ ਸਿਟੀ ਦੇ ਮੁੱਖ ਕੋਰੀਡੋਰਾਂ ਵਿੱਚ ਸੇਵਾ ਦਿੰਦੇ ਹਨ। ਸਤੰਬਰ 2018 ਵਿੱਚ, ਜੂਮ ਬੇਵੇਅਰਡ (Züm Bovaird) ਸੇਵਾ ਦਾ ਵਿਸਤਾਰ ਮਾਲਟਨ ਗੋ ਸਟੇਸ਼ਨ (Malton GO Station) ਤੱਕ ਕੀਤਾ ਗਿਆ ਸੀ – ਜੋ ਦੂਜਾ ਮੁੱਖ ਖੇਤਰੀ ਕਨੈਕਸ਼ਨ ਹੈ।

ਬੀ.ਆਰ.ਟੀ. (BRT) ਸੇਵਾ ਦੀ ਸਫਲਤਾ, ਅਤੇ ਚਾਰੇ ਪਾਸੇ ਬ੍ਰੈਂਪਟਨ ਟ੍ਰਾਂਜ਼ਿਟ ਦੀਆਂ ਸਾਰੀਆਂ ਲਾਈਨਾਂ, ਕੈਨੇਡਾ ਵਿੱਚ ਬੇਜੇੜ ਹਨ। 2009 ਤੋਂ, ਬ੍ਰੈਂਪਟਨ ਦੀ ਅਬਾਦੀ 22 ਪ੍ਰਤੀਸ਼ਤ ਵਧੀ ਹੈ, ਜਦੋਂ ਕਿ ਬ੍ਰੈਂਪਟਨ ਟ੍ਰਾਂਜ਼ਿਟ ਦੀ ਰਾਈਡਰਸ਼ਿਪ 120 ਪ੍ਰਤੀਸ਼ਤ ਤੱਕ ਵਧੀ ਹੈ। 2018 ਵਿੱਚ ਵੀ ਰਾਈਡਰਸ਼ਿਪ ਵਿੱਚ ਵਾਧਾ ਜਾਰੀ ਹੈ। ਅਗਸਤ 2018 ਤੱਕ, 2017 ਦੀ ਤੁਲਨਾ ਵਿੱਚ ਰਾਈਡਰਸ਼ਿਪ 17 ਪ੍ਰਤੀਸ਼ਤ ਤੱਕ ਵਧੀ ਹੈ।

ਬ੍ਰੈਂਪਟਨ ਟ੍ਰਾਂਜ਼ਿਟ ਹਰ ਨਵੇਂ ਰੂਟ ਦੀ ਸ਼ੁਰੂਆਤ ਦੇ ਨਾਲ ਰਾਈਡਰਸ਼ਿਪ ਵਿੱਚ ਸ਼ਾਨਦਾਰ ਵਾਧੇ ਦੇ ਨਾਲ, ਲਗਾਤਾਰ ਆਪਣੀ ਮਸ਼ਹੂਰ ਬੀ.ਆਰ.ਟੀ. ਸੇਵਾ ਪ੍ਰਦਾਨ ਕਰ ਰਹੀ ਹੈ ਅਤੇ ਕੋਈ ਨਵੀਂ ਸ਼ੁਰੂਆਤ ਨਾ ਹੋਣ ਵਾਲੇ ਸਾਲਾਂ ਵਿੱਚ ਵੀ ਰਾਈਡਰਸ਼ਿਪ ਲਗਾਤਾਰ ਵਧ ਰਹੀ ਹੈ। ਬ੍ਰੈਂਪਟਨ ਟ੍ਰਾਂਜ਼ਿਟ ਦੀ ਸਫਲਤਾ ਲਈ ਸਮੁੱਚੀ ਸੇਧੀ ਹੋਈ ਸੇਵਾ, ਸ਼ਾਨਦਾਰ ਗਾਹਕ ਅਨੁਭਵ ਅਤੇ ਉੱਨਤ ਤਕਨੀਕ ਮੁੱਖ ਹੈ, ਜੋ ਸੇਵਾ ਅਤੇ ਅਨੁਭਵ ਦੋਵਾਂ ਨੂੰ ਸਹਿਯੋਗ ਕਰਦੀ ਹੈ।

ਸੀ.ਯੂ.ਟੀ.ਏ. (CUTA) ਇੱਕ ਮੈਂਬਰ-ਅਧਾਰਿਤ ਐਸੋਸੀਏਸ਼ਨ ਹੈ, ਜੋ ਪੂਰੇ ਕੈਨੇਡਾ ਵਿੱਚ ਏਕੀਕ੍ਰਿਤ ਗਤੀਸ਼ੀਲਤਾ ਦੇ ਕੇਂਦਰ ਦੇ ਤੌਰ ਤੇ ਪਬਲਿਕ ਟ੍ਰਾਂਜ਼ਿਟ ਨੂੰ ਸਹਿਯੋਗ ਕਰਦੀ ਹੈ। ਸੀ.ਯੂ.ਟੀ.ਏ. (CUTA), ਇੰਡਸਟਰੀ ਵਿੱਚ ਸਫਲਤਾ ਦਾ ਸਮਰਥਨ ਕਰਨ ਲਈ, ਮੈਂਬਰਾਂ ਨੂੰ ਲੋੜੀਂਦੇ ਵਸੀਲੇ, ਨੈਟਵਰਕਿੰਗ, ਟ੍ਰੇਨਿੰਗ, ਕਾਰਜਕਰਮ, ਡੇਟਾ, ਰਿਸਰਚ ਅਤੇ ਹਿਮਾਇਤ ਮੁਹੱਈਆ ਕਰਦੀ ਹੈ। ਸੰਗਠਨ ਦਾ ਵਿਜਨ ਏਕੀਕ੍ਰਿਤ ਸਹਿਰੀ (ਅਰਬਨ) ਗਤੀਸ਼ੀਲਤਾ ਦੇ ਵਿਕਾਸ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰਨਾ ਹੈ।

ਹਵਾਲੇ

“ਸਾਨੂੰ ਬ੍ਰੈਂਪਟਨ ਟ੍ਰਾਂਜ਼ਿਟ ਅਤੇ ਜੂਮ ਸੇਵਾ ਦੀ ਵਧੀਆ ਸਫਲਤਾ ਅਤੇ ਬੇਮਿਸਾਲ ਰਾਈਡਰਸ਼ਿਪ ਵਾਧੇ ਨੂੰ ਮਾਨਤਾ ਦੇਣ ਵਾਲੇ ਇਸ ਅਵਾਰਡ ਤੇ ਮਾਣ ਹੈ। ਸਾਡਾ ਉਦੇਸ਼ ਸਾਡੀਆਂ ਟ੍ਰਾਂਜ਼ਿਟ ਸੇਵਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਰਿਹਾ ਹੈ ਅਤੇ ਅਸੀਂ ਪਿਛਲੀ ਟਰਮ ਵਿੱਚ ਕੁਝ ਵਧੀਆ ਸੇਧ ਕੀਤੇ ਹਨ। ਇਹ ਅਵਾਰਡ ਸਮਾਰਟ, ਸਥਿਰ ਅਤੇ ਖੇਤਰੀ ਤੌਰ ਤੇ ਜੁੜੀ ਹੋਈ ਟ੍ਰਾਂਜ਼ਿਟ ਸੇਵਾ ਵਿੱਚ ਬ੍ਰੈਂਪਟਨ ਦੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ।”

- ਮੇਅਰ ਲਿੰਡਾ ਜੈਫਰੀ (Linda Jeffrey)

"ਸੀ.ਯੂ.ਟੀ.ਏ. (CUTA) ਤੋਂ ਸਰਵਿਸ ਐਕਸੀਲੈਂਸ ਵਿੱਚ ਅਵਾਰਡ ਸਾਡੀ ਸਿਟੀ ਅਤੇ ਟ੍ਰਾਂਜ਼ਿਟ ਸਿਸਟਮ ਲਈ ਸਨਮਾਨ ਦੀ ਗੱਲ ਹੈ। ਅਸੀਂ ਨਿਵਾਸੀਆਂ ਨੂੰ ਉਸ ਤਰ੍ਹਾਂ ਦੀ ਸੇਵਾ ਪ੍ਰਦਾਨ ਕਰਨ ਲਈ ਲਗਾਤਾਰ ਸਖਤ ਮਿਹਨਤ ਕਰ ਰਹੇ ਹਾਂ, ਜਿਸਦੀ ਉਹ ਇੱਕ ਵੱਡੇ, ਅਰਬਨ, ਉੱਚੀ-ਸੇਚ ਵਾਲੇ ਸ਼ਹਿਰ ਤੋਂ ਆਸ ਕਰਦੇ ਹਨ। ਅਸੀਂ ਇੱਕ ਨਵੀਨਤਾਕਾਰੀ ਅਤੇ ਸਮਾਰਟ ਟ੍ਰਾਂਜ਼ਿਟ ਸਿਸਟਮ ਲਈ ਅਤੇ ਸ਼ਾਨਦਾਰ ਸੇਵਾ ਲਈ, ਆਪਣੀਆਂ ਸਵਾਰੀਆਂ ਦੇ ਪ੍ਰਤੀ ਵਚਨਬੱਧ ਰਹਾਂਗੇ।"

- ਐਲੈਕਸ ਮਿਲੋਜੇਵਿਚ (Alex Milojevic), ਜਨਰਲ ਮੈਨੇਜਰ, ਬ੍ਰੈਂਪਟਨ ਟ੍ਰਾਂਜ਼ਿਟ

-30-

ਬ੍ਰੈਂਪਟਨ ਵੱਡਾ ਸੇਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਕ੍ਰਿਸਟੀਨ ਸ਼ਰਮਾ (Christine Sharma)

ਮੀਡੀਆ ਰਿਲੇਸ਼ਨਸ, ਸਿਟੀ ਆਫ ਬ੍ਰੈਂਪਟਨ

905.874.2880 | christine.sharma@brampton.ca